

ਤੁਰੰਤ ਰਿਲੀਜ਼ ਲਈ

ਬ੍ਰੈਂਪਟਨ ਨੇ, ਵਿਕਾਸ ਨੂੰ ਅੱਗੇ ਵਧਾਉਣ ਅਤੇ ਸਿਟੀ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਲਈ, ਉਚਿਤ ਫੈਡਰਲ ਅਤੇ ਪ੍ਰੋਵਿੰਸੀਅਲ ਫੰਡਿੰਗ ਦੀ ਹਿਮਾਇਤ ਕੀਤੀ

ਬ੍ਰੈਂਪਟਨ, ਓਨਟੈਰੀਓ (11 ਮਾਰਚ, 2021) – ਸ਼ੁੱਕਰਵਾਰ, 12 ਮਾਰਚ ਨੂੰ, ਬ੍ਰੈਂਪਟਨ ਦੇ ਮੇਅਰ ਪੈਟਰਿਕ ਬ੍ਰਾਊਨ (Patrick Brown), ਬ੍ਰੈਂਪਟਨ ਦੇ ਐਮ.ਪੀ. (MPs) ਅਤੇ ਐਮ.ਪੀ.ਪੀ. (MPPs) ਦੇ ਨਾਲ ਵਰਚੁਅਲ ਤੌਰ ਤੇ ਮੁਲਾਕਾਤ ਕਰਨਗੇ, ਜਿਸ ਵਿੱਚ ਉਹ ਵਿਕਾਸ ਨੂੰ ਅੱਗੇ ਵਧਾਉਣ ਅਤੇ ਸਿਟੀ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਵਾਸਤੇ, ਮੁੱਖ ਤਰਜੀਹਾਂ ਦੀ ਹਿਮਾਇਤ ਕਰਨਗੇ।

ਕੋਵਿਡ-19 (COVID-19) ਮਹਾਂਮਾਰੀ ਨੇ, ਹੈਲਥ ਕੇਅਰ, ਟ੍ਰਾਂਜ਼ਿਟ ਅਤੇ ਆਰਥਿਕ ਬਹਾਲੀ ਵਰਗੀਆਂ, ਬ੍ਰੈਂਪਟਨ ਦੀਆਂ ਮੁੱਖ ਤਰਜੀਹਾਂ ਦੇ ਮਹੱਤਵ ਵਿੱਚ ਵਾਧਾ ਕੀਤਾ ਹੈ। ਫੈਡਰਲ ਅਤੇ ਪ੍ਰੋਵਿੰਸੀਅਲ ਪੂਰਵ-ਬਜਟ ਮਸ਼ਵਰਿਆਂ ਦੇ ਦੁਆਰਾ, ਸਿਟੀ ਆਫ ਬ੍ਰੈਂਪਟਨ, ਨਿਕਟ ਭਾਈਵਾਲੀਆਂ ਅਤੇ ਸਹਿਯੋਗ ਦੀ ਮੰਗ ਕਰਦੇ ਹੋਏ, ਸਿਟੀ ਦੀਆਂ ਤਤਕਾਲੀ ਅਤੇ ਲੰਮੀ-ਮਿਆਦ ਦੀਆਂ ਲੋੜਾਂ ਨੂੰ ਸੁਰੱਖਿਅਤ ਕਰਨ ਲਈ, ਸਮੇਂ ਸਿਰ ਅਤੇ ਉਚਿਤ ਫੰਡਿੰਗ ਦੀ ਹਿਮਾਇਤ ਕਰ ਰਹੀ ਹੈ।

ਸਿਟੀ ਆਫ ਬ੍ਰੈਂਪਟਨ ਨੇ ਹੁਣੇ ਜਿਹੇ ਹੀ, 2021 ਦੇ ਅਖੀਰ ਤੱਕ ਸੇਫ ਰੀਸਟਾਰਟ ਐਗਰੀਮੈਂਟ (Safe Restart Agreement) ਦੀ ਮਿਆਦ ਵਧਾਉਣ ਦੀ ਬੇਨਤੀ ਕੀਤੀ ਸੀ। ਸਿਟੀ, ਮਿਊਨਿਸਿਪਲ ਟ੍ਰਾਂਜ਼ਿਟ ਸਿਸਟਮਾਂ ਦੀ ਮਦਦ ਲਈ, ਵਾਧੂ ਫੰਡਿੰਗ ਵਿੱਚ 150 ਮਿਲੀਅਨ ਡਾਲਰ ਦੇ ਹਾਲੀਆ ਪ੍ਰੋਵਿੰਸੀਅਲ ਐਲਾਨ ਦੀ ਪ੍ਰਸ਼ੰਸਾ ਕਰਦੀ ਹੈ। ਇਸਦੇ ਨਤੀਜੇ ਵਜੋਂ, ਮਿਊਨਿਸਿਪਲਟੀਜ ਕੋਲ ਅਜੇ ਵੀ, ਕੇਸ-ਦਰ-ਕੇਸ ਅਧਾਰ ਤੇ ਗ੍ਰਾਂਟ ਕੀਤੇ, ਦਸੰਬਰ 2022 ਤੱਕ ਵਿਸਤਾਰਾਂ ਦੇ ਨਾਲ, 31 ਦਸੰਬਰ, 2021 ਤੱਕ ਕੁੱਲ 650 ਮਿਲੀਅਨ ਡਾਲਰ ਉਪਲਬਧ ਹਨ।

2020 ਵਿੱਚ ਸੁਰੱਖਿਅਤ ਕੀਤੀ ਫੈਡਰਲ ਫੰਡਿੰਗ ਦੇ ਆਧਾਰ ਤੇ, ਸਿਟੀ ਆਫ ਬ੍ਰੈਂਪਟਨ ਨੈਕਰੀਆਂ ਪੈਦਾ ਕਰਨ ਅਤੇ ਗ੍ਰੀਨਹਾਊਸ ਗੈਸ ਨਿਕਾਸੀਆਂ ਘਟਾਉਣ ਲਈ, ਕਾਰਜਨੀਤੀ ਵਾਲੇ ਗ੍ਰੀਨ ਇੰਫਰਾਸਟ੍ਰਕਚਰ ਟ੍ਰਾਂਜ਼ਿਟ ਪ੍ਰੋਜੈਕਟਾਂ ਵਿੱਚ ਨਿਵੇਸ਼ ਦੀ ਬੇਨਤੀ ਕਰ ਰਹੀ ਹੈ, ਜਿਵੇਂ ਇੱਕ ਨਵੀਂ ਟ੍ਰਾਂਜ਼ਿਟ ਦੇਖਭਾਲ ਅਤੇ ਸਟੋਰੇਜ ਫੈਸਿਲਿਟੀ, ਇਸਦਾ ਇਲੈਕਟ੍ਰੀਫਿਕੇਸ਼ਨ ਅਤੇ ਜ਼ੀਰੋ ਨਿਕਾਸੀਆਂ ਵਾਲਾ ਫਲੀਟ।

ਬਾਕੀ ਓਨਟੈਰੀਓ ਦੇ ਮੁਕਾਬਲੇ, ਬ੍ਰੈਂਪਟਨ ਦੇ ਹੈਲਥ ਕੇਅਰ ਅੰਤਰਾਲ ਨੂੰ ਪੂਰਾ ਕਰਨ ਲਈ, ਸਿਹਤ ਸਬੰਧੀ ਕਈ ਤਰ੍ਹਾਂ ਦੀਆਂ ਸੇਵਾਵਾਂ ਲਈ ਤਤਕਾਲ ਪ੍ਰੋਵਿੰਸੀਅਲ ਫੰਡਿੰਗ ਬੇਹੱਦ ਜ਼ਰੂਰੀ ਹੈ, ਇਹਨਾਂ ਸੇਵਾਵਾਂ ਵਿੱਚ ਸ਼ਾਮਲ ਹਨ: ਬੀਮਾਰੀ ਦੀ ਰੋਕਥਾਮ ਅਤੇ ਸਿਹਤ ਵਿੱਚ ਵਾਧਾ; ਕਮਿਊਨਿਟੀ ਅਤੇ ਪਬਲਿਕ ਹੈਲਥ ਪ੍ਰੋਗਰਾਮ; ਹੋਮ ਕੇਅਰ; ਅਤੇ ਬ੍ਰੈਂਪਟਨ ਸਿਵਿਕ ਹਸਪਤਾਲ (Brampton Civic Hospital) ਅਤੇ ਪੀਲ ਮੈਮੋਰੀਅਲ ਸੈਂਟਰ ਫਾਰ ਇੰਟੀਗ੍ਰੇਟਿਡ ਹੈਲਥ ਐਂਡ ਵੈਲਨੈਸ (Peel Memorial Centre for Integrated Health and Wellness) ਵਿਖੇ ਹਸਪਤਾਲ ਸੇਵਾਵਾਂ।

700,000 ਤੋਂ ਵੱਧ ਨਿਵਾਸੀਆਂ ਦੇ ਨਾਲ, ਬ੍ਰੈਂਪਟਨ, ਵੰਨ-ਸੁਵੰਨੀ ਅਤੇ ਤੇਜ਼ੀ ਨਾਲ ਵਧਣ ਵਾਲੀ ਅਬਾਦੀ ਵਾਲਾ, ਕੈਨੇਡਾ ਦਾ ਨੌਵਾਂ ਸਭ ਤੋਂ ਵੱਡਾ ਸ਼ਹਿਰ ਹੈ। ਟੈਕਨੋਲੋਜੀ ਅਤੇ ਨਵੀਨਤਾ-ਸੰਚਾਲਿਤ ਇੰਡਸਟ੍ਰੀਜ ਵਿੱਚ ਕੈਪੇਸਿਟੀ ਵਧਾਉਣ ਵਾਸਤੇ, ਨੈਕਰੀ ਵਿੱਚ ਵਾਧੇ ਲਈ, ਕੁਸ਼ਲਤਾਵਾਂ ਦਾ ਵਿਕਾਸ, ਸਿਟੀ ਆਫ ਬ੍ਰੈਂਪਟਨ ਲਈ ਮੁੱਖ ਤਰਜੀਹ ਹੈ।

ਪੂਰਵ-ਬਜਟ ਪ੍ਰਸਤੁਤੀਆਂ ਦੀਆਂ ਝਲਕੀਆਂ ਵਿੱਚ ਸ਼ਾਮਲ ਹਨ:

- ਬ੍ਰੈਂਪਟਨ ਵਿੱਚ “ਹਸਪਤਾਲ ਦੇ ਗਲਿਆਰੇ ਵਿੱਚ ਇਲਾਜ” ਨੂੰ ਖਤਮ ਕਰਨ ਲਈ, ਤਤਕਾਲ ਅਤੇ ਉਚਿਤ ਪ੍ਰੋਵਿੰਸੀਅਲ ਹੈਲਥ ਕੇਅਰ ਫੰਡਿੰਗ
- ਡਾਊਨਟਾਊਨ ਬ੍ਰੈਂਪਟਨ ਨੂੰ ਅਨਲੋਕ ਕਰਨ ਅਤੇ ਸਥਿਰ ਵਾਧੇ ਅਤੇ ਵਿਕਾਸ ਵਿੱਚ ਮਦਦ ਕਰਨ ਵਾਸਤੇ, ਰਿਵਰਵਾਕ (Riverwalk) ਲਈ ਪ੍ਰੋਵਿੰਸੀਅਲ ਫੰਡਿੰਗ

- ਇਲੈਕਟ੍ਰਿਕ ਟ੍ਰਾਂਜ਼ਿਟ ਵਾਹਨਾਂ ਲਈ, ਤੀਜੀ ਟ੍ਰਾਂਜ਼ਿਟ ਦੇਖਭਾਲ ਅਤੇ ਸਟੇਰੇਜ ਫੈਸਿਲਿਟੀ ਲਈ ਫੈਡਰਲ ਫੰਡਿੰਗ
- ਕਵੀਨ ਸਟ੍ਰੀਟ ਬੀ.ਆਰ.ਟੀ. (Queen Street BRT) ਪ੍ਰੋਜੈਕਟ ਵਿੱਚ ਨਿਵੇਸ਼ ਕਰਕੇ, ਇੱਕ ਇੰਟਰ-ਰੀਜਨਲ, ਉੱਚ-ਆਰਡਰ ਟ੍ਰਾਂਜ਼ਿਟ ਨੈੱਟਵਰਕ ਲਈ ਮਦਦ
- ਹੁਰੋਨਟੈਰੀਓ-ਮੇਨ ਸਟ੍ਰੀਟ ਐਲ.ਆਰ.ਟੀ. (Hurontario-Main Street LRT) ਵਿਸਤਾਰ ਵਿੱਚ ਨਿਵੇਸ਼, ਜਦੋਂ ਵਾਤਾਵਰਣ ਸਬੰਧੀ ਮੁਲਾਂਕਣ ਪੂਰਾ ਕੀਤਾ ਜਾ ਰਿਹਾ ਹੈ
- ਗੋ ਟ੍ਰਾਂਜ਼ਿਟ (GO Transit) ਰੇਲ ਵਿਸਤਾਰ ਨੂੰ ਤੇਜ਼ ਕਰਨਾ ਅਤੇ ਮੈਟਰੋਲਿੰਕਸ (Metrolinx) ਦੇ ਨਾਲ ਪੂਰੇ ਦਿਨ ਦੀ, ਟੂ-ਵੇ ਸੇਵਾ ਲਈ ਫੰਡਿੰਗ
- ਬ੍ਰੈਂਪਟਨ ਯੂਨੀਵਰਸਿਟੀ ਐਕਟ (Brampton University Act) ਪਾਸ ਕਰਕੇ, BramptonU ਸਥਾਪਤ ਕਰਨ ਲਈ ਪ੍ਰੋਵਿੰਸੀਅਲ ਕਨੂੰਨ ਅਤੇ ਪੇਸਟ-ਸੈਕੰਡਰੀ ਸਿੱਖਿਆ ਅਤੇ ਜ਼ਰੂਰੀ ਇਨੋਵੇਸ਼ਨ ਅਤੇ ਟੈਕਨੋਲੋਜੀ ਇੰਫਰਾਸਟ੍ਰਕਚਰ ਵਿੱਚ ਨਿਵੇਸ਼

ਪੂਰਵ-ਬਜਟ ਪ੍ਰਸਤੁਤੀਆਂ ਪੜ੍ਹਨ ਲਈ, [ਇੱਥੇ \(here\)](#) ਕਲਿੱਕ ਕਰੋ।

ਹਵਾਲੇ

“ਸਾਡੇ ਸਰਕਾਰੀ ਭਾਈਵਾਲਾਂ ਦੇ ਨਾਲ ਵਧਿਆ ਹੋਇਆ ਸਹਿਯੋਗ, ਸਾਡੀ ਸਮੂਹਿਕ ਬਹਾਲੀ ਵਿੱਚ ਮਦਦ ਕਰੇਗਾ। ਕੋਵਿਡ-19 ਮਹਾਂਮਾਰੀ ਨੇ, ਬਾਕੀ ਓਨਟੈਰੀਓ ਦੇ ਮੁਕਾਬਲੇ, ਬ੍ਰੈਂਪਟਨ ਦੇ ਹੈਲਥ ਕੇਅਰ ਅੰਤਰਾਲ ਨੂੰ ਪੂਰਾ ਕਰਨ ਲਈ, ਸਮੇਂ ਸਿਰ ਅਤੇ ਉਚਿਤ ਫੰਡਿੰਗ ਦੀ ਬੇਹੱਦ ਜ਼ਰੂਰੀ ਲੋੜ ਵਿੱਚ ਵਾਧਾ ਕੀਤਾ ਹੈ। ਇਸ ਕਰਕੇ ਅਸੀਂ, ਸਾਡੀ ਵਿਕਾਸਸ਼ੀਲ ਅਬਾਦੀ ਲਈ ਨਵੇਂ ਐਕਿਊਟ ਕੇਅਰ ਹਸਪਤਾਲ ਅਤੇ ਮੈਡੀਕਲ ਸਕੂਲ ਵਾਸਤੇ ਸੂਬੇ ਦੀ ਹਿਮਾਇਤ ਕਰਾਂਗੇ।

ਨਾਲ ਹੀ, ਸਾਡੀ ਕਮਿਊਨਿਟੀ ਦੀ ਸਿਹਤ ਅਤੇ ਤੰਦਰੁਸਤੀ ਲਈ ਇਹ ਯਕੀਨੀ ਬਣਾਉਣਾ ਬੇਹੱਦ ਜ਼ਰੂਰੀ ਹੈ ਕਿ ਸਾਡੇ ਕੋਲ ਪਹੁੰਚਯੋਗ ਅਤੇ ਸਥਿਰ ਪਬਲਿਕ ਟ੍ਰਾਂਜ਼ਿਟ ਹੈ। ਅਸੀਂ ਇਹ ਉਜਾਗਰ ਕਰਦੇ ਹੋਏ, ਸਾਡੇ ਫੈਡਰਲ ਭਾਈਵਾਲਾਂ ਨੂੰ ਇਸ ਲੋੜ ਬਾਰੇ ਦੱਸਾਂਗੇ ਕਿ, ਬ੍ਰੈਂਪਟਨ ਵਿੱਚ ਇਲੈਕਟ੍ਰਿਕ ਟ੍ਰਾਂਜ਼ਿਟ ਵਾਹਨਾਂ ਲਈ, ਟ੍ਰਾਂਜ਼ਿਟ ਦੇਖਭਾਲ ਅਤੇ ਸਟੇਰੇਜ ਫੈਸਿਲਿਟੀ ਦੇ ਇਲੈਕਟ੍ਰੀਫਿਕੇਸ਼ਨ ਵਿੱਚ ਉਹਨਾਂ ਦਾ ਸਹਿਯੋਗ ਕਿੰਨਾ ਮਹੱਤਵਪੂਰਨ ਹੈ।”

- ਪੈਟਰਿਕ ਬ੍ਰਾਊਨ (Patrick Brown), ਮੇਅਰ, ਸਿਟੀ ਆਫ ਬ੍ਰੈਂਪਟਨ

“ਬ੍ਰੈਂਪਟਨ ਦੀ ਅਬਾਦੀ, ਦੇਸ਼ ਦੇ ਸਭ ਤੋਂ ਵੱਧ ਨੌਜਵਾਨਾਂ ਵਾਲੀਆਂ ਅਤੇ ਵੰਨ-ਸੁਵੰਨੀ ਅਬਾਦੀਆਂ ਵਿੱਚੋਂ ਇੱਕ ਹੈ। ਜੀ.ਟੀ.ਐਚ.ਏ. ਟੈਲੇਂਟ ਪੂਲ ਅਤੇ ਮਾਰਕੀਟਾਂ ਤੱਕ ਅਸਾਨ ਪਹੁੰਚ, ਵਿਕਾਸ ਯੋਗ ਜ਼ਮੀਨਾਂ ਦੀ ਉਪਲਬਧਤਾ ਦੇ ਸੁਮੇਲ ਦੇ ਨਾਲ, ਇਨੋਵੇਸ਼ਨ ਕੇਰੀਡੋਰ ਦੇ ਨਾਲ ਕੇਂਦਰ ਵਿੱਚ ਸਥਿਤ ਹੋਣ ਕਾਰਨ ਸਾਡਾ ਸ਼ਹਿਰ, ਕਾਰੋਬਾਰੀਆਂ ਅਤੇ ਨਿਵੇਸ਼ਕਾਂ ਲਈ ਆਕਰਸ਼ਣ ਦਾ ਕੇਂਦਰ ਹੈ। ਸਿਟੀ ਆਫ ਬ੍ਰੈਂਪਟਨ, ਸਾਡੇ ਸ਼ਹਿਰ ਲਈ, ਓਨਟੈਰੀਓ ਲਈ, ਅਤੇ ਕੈਨੇਡਾ ਲਈ ਇਸ ਨਵੇਂ ਦਹਾਕੇ ਨੂੰ ਪੁਨਰ-ਪਰਿਭਾਸ਼ਿਤ ਕਰਨ ਵਾਸਤੇ, ਸਾਡੇ ਫੈਡਰਲ ਅਤੇ ਪ੍ਰੋਵਿੰਸੀਅਲ ਭਾਈਵਾਲਾਂ ਦੇ ਨਾਲ ਭਾਈਵਾਲੀ ਜਾਰੀ ਰੱਖਣ ਲਈ ਉਤਸ਼ਾਹਿਤ ਹੈ।”

- ਡੇਵਿਡ ਬੈਰਿਕ (David Barrick), ਚੀਫ ਐਡਮਿਨਿਸਟ੍ਰੇਟਿਵ ਅਫਸਰ, ਸਿਟੀ ਆਫ ਬ੍ਰੈਂਪਟਨ

-30-

ਕੈਨੇਡਾ ਵਿੱਚ ਸਭ ਤੋਂ ਵੱਧ ਤੇਜ਼ੀ ਨਾਲ ਵਧਣ ਵਾਲੇ ਸ਼ਹਿਰਾਂ ਵਿੱਚੋਂ ਇੱਕ ਦੇ ਤੌਰ ਤੇ, ਬ੍ਰੈਂਪਟਨ 700,000 ਲੋਕਾਂ ਅਤੇ 75,000 ਕਾਰੋਬਾਰੀਆਂ ਦਾ ਘਰ ਹੈ। ਅਸੀਂ ਜੋ ਵੀ ਕਰਦੇ ਹਾਂ, ਲੋਕਾਂ ਨੂੰ ਧਿਆਨ ਵਿੱਚ ਰੱਖ ਕੇ ਕਰਦੇ ਹਾਂ। ਅਸੀਂ ਸਾਡੇ ਵੰਨ-ਸੁਵੰਨੇ ਭਾਈਚਾਰਿਆਂ ਤੋਂ ਸਰਗਰਮ ਹੁੰਦੇ ਹਾਂ, ਅਸੀਂ ਨਿਵੇਸ਼ ਨੂੰ ਆਕਰਸ਼ਿਤ ਕਰਦੇ ਹਾਂ ਅਤੇ ਅਸੀਂ ਤਕਨੀਕ ਅਤੇ ਵਾਤਾਵਰਣ ਸਬੰਧੀ ਨਵੀਨਤਾ ਨੂੰ ਅੱਗੇ ਵਧਾਉਣ ਦੇ ਸਫ਼ਰ ਤੇ ਹਾਂ। ਅਸੀਂ ਇੱਕ ਅਜਿਹਾ ਸਿਹਤਮੰਦ ਸ਼ਹਿਰ ਬਣਾਉਣ ਵਿੱਚ ਉੱਨਤੀ ਲਈ ਭਾਈਵਾਲੀ ਕਰਦੇ ਹਾਂ, ਜੋ ਸੁਰੱਖਿਅਤ, ਸਥਿਰ ਅਤੇ ਸਫਲ ਹੋਵੇ। ਸਾਡੇ ਨਾਲ [Twitter](#), [Facebook](#), ਅਤੇ [Instagram](#) ਤੇ ਜੁੜੋ। www.brampton.ca ਤੇ ਹੋਰ ਜਾਣੋ।

ਮੀਡੀਆ ਸੰਪਰਕ

ਗੁਰਵਿੰਦਰ ਸਿੰਘ (Gurvinder Singh)

ਕੋਆਰਡੀਨੇਟਰ, ਮੀਡੀਆ ਐਂਡ ਕਮਿਊਨਿਟੀ ਐਂਗੇਜਮੈਂਟ

ਸਟ੍ਰੈਟਜਿਕ ਕਮਿਊਨਿਕੇਸ਼ਨ

ਸਿਟੀ ਆਫ ਬ੍ਰੈਂਪਟਨ

905-874-2028 | Gurvinder.A.Singh@brampton.ca